

ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ), ਪੰਜਾਬ

ਹੁਕਮ :: (9667 ਸਰਗ) 13/45-17 ਅ-4 (4) (ਕੋ:ਸੈਲ-2)

ਮਿਤੀ, ਐਸ.ਏ.ਐਸ. ਨਗਰ :: 20-03-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੈਂਡੈਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਡਾਕਟਰੀ ਖਰਚੇ ਦੀ ਪੱਤੀ ਪੁਰਤੀ ਲਈ ਮੰਨਜ਼ੂਰੀ ਹੇਠਾਂ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

ਨਾਮ, ਅਹੁਦਾ	ਰਕਮ	ਗੇਰੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾਂ
ਸ਼੍ਰੀਮਤੀ ਸੁਰਿਦਰ ਸੂਦ, ਰਿਟਾ:ਸ.ਸ.ਮਿਸਟੈਸ, ਸ.ਸ.ਸ.ਸ ਸੈਕਟਰ-27, ਚੰਡੀਗੜ੍ਹ। ਬੈਕ ਖਾਤਾ ਨੰ: 10847883169 ਆਈ.ਐਫ.ਐਸ.ਸੀ.ਬੋਡ- ਐਸ.ਬੀ.ਆਈ.ਐਨ0012235 ਬੈਕ ਦਾ ਨਾਂ-ਸਟੇਟ ਬੈਕ ਆਫ ਇੰਡੀਆ, ਸੈਕਟਰ-8, ਪੰਜਾਬ। ਪੀ.ਪੀ.ਓ ਨੰ:97437/ਪੰਜਾਬ	ਟ੍ਰ: 15152/- (ਭੁਪੇ ਪੰਦਰਾ ਹਜ਼ਾਰ ਇੱਕ ਸੌ ਬਵੰਜਾ ਸਿਰਫ)	ਸ਼੍ਰੀਮਤੀ ਸੁਰਿਦਰ ਸੂਦ	ਖੁਦ	ਮਿਤੀ 01-02-17 ਤੋਂ 28-02-17 ਤੱਕ ਪੀ.ਜੀ.ਆਈ., ਚੰਡੀਗੜ੍ਹ।

ਸ਼ਰਤਾਂ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ/ ਡੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪ੍ਰਾਇਵੇਟ ਥੀ ਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਜ਼ੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੋਵਾਂ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿੱਖਿਆ ਅਫਸਰ/ ਡੀ.ਡੀ.ਓ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਵੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਡ ਵੈਲਵੇਅਰ-200 ਅਦਰ ਪ੍ਰੋਗਰਾਮ ਰੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਰੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੀਟ ਪੈਨਸ਼ਨਰਜ਼ ਸਾਲ 2015-16 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਪਿੰਡ ਅੰਕਣ ਨੰ: ਉਕਤ ੩੫੬੮-੧,

ਸੁਖਦੇਵ ਸਿੰਘ  
ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।  
ਮਿਤੀ :- ੨/੩/੧੭

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ।
- ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
- ਸੁਪਰਡੈਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਾਲ ਮੈਡੀਕਲ ਥਿਲ ਤੇ ਸਹਿਪੱਤਰ ਨੱਥੀ ਹਨ) ਭੇਜਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
- ਸ਼੍ਰੀਮਤੀ ਸੁਰਿਦਰ ਸੂਦ, ਰਿਟਾ:ਸ.ਸ.ਮਿਸਟੈਸ, ਹਾਊਸ ਨੰ:165, ਸੈਕਟਰ-2, ਪੰਜਾਬ (ਹਾਲਾਂ 134/112)।

ਸੁਪਰਡੈਟ ਕੋਆਰਡੀਨੇਸ਼ਨ ਸੈਲ

ਦਫਤਰ ਭਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ), ਪੰਜਾਬ

ਹੁਕਮ :: (9670 ਸਰਗ) 13/46-17 ਅ-4 (4) (ਕੋ:ਸੈਲ-2)

ਮਿਤੀ, ਐਸ.ਏ.ਐਸ. ਨਗਰ :: 20-03-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇ-ਸਮੇਂ ਤੋਂ  
ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਡਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨ੍ਹਤੂਰੀ ਹੋਣਾ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ।  
ਵੇਰਵਾ ਇਸ ਤਰ੍ਹਾਂ ਹੈ।

ਨਾਮ, ਅਹੁਦਾ	ਰਕਮ	ਵੇਗੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾ
ਸ਼੍ਰੀਮਤੀ ਸੁਰਿੰਦਰ ਸੂਦ, ਰਿਟਾ:ਸ.ਸ.ਮਿਸਟੈਸ, ਸ.ਸ.ਸ.ਸ ਸੈਕਟਰ-27, ਚੰਡੀਗੜ੍ਹ। ਬੈਕ ਖਾਤਾ ਨੰ: 10847883169 ਆਈ.ਐਫ.ਐਸ.ਸੀ.ਕੋਡ- ਐਸ.ਬੀ.ਆਈ.ਐਨ0012235 ਬੈਕ ਦਾ ਨਾਂ-ਸਟੇਟ ਬੈਂਕ ਆਫ ਇੰਡੀਆ, ਸੈਕਟਰ-8, ਪੰਜਾਬ। ਪੀ.ਪੀ.ਓ ਨੰ:97437/ਪੰਜਾਬ	ਰੁ: 21,093/- (ਹੁਕਮ ਵਿੱਚ ਕਿਸੇ ਸਰਕਾਰੀ/ਪ੍ਰਾਇਵੇਟ ਥੀ ਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।)	ਸ਼੍ਰੀਮਤੀ ਸੁਰਿੰਦਰ ਸੂਦ	ਖੁਦ	ਮਿਤੀ 01-02-17 ਤੋਂ 28-02-17 ਤੱਕ ਪੀ.ਜੀ.ਆਈ., ਚੰਡੀਗੜ੍ਹ।

ਸ਼ਰਤਾਂ:-

1. ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ / ਡੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
2. ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ਪ੍ਰਾਇਵੇਟ ਥੀ ਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
3. ਇਹ ਸਪਸ਼ਟ ਤੌਰ 'ਤੇ ਅਨੁਬੱਧਤਾ ਹੈ ਕਿ ਇਸ ਮੰਨ੍ਹਤੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੇਰਾਂ ਨਾਲ ਖਰਚ ਕੀਤਾ ਜਾਵੇਗਾ।
4. ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿੱਖਿਆ ਅਫਸਰ / ਡੀ.ਡੀ.ਓ ਡਾਇਰੈਕਟਰੇਟ ਦੀ ਬਜਟ  
ਸ਼ਾਖਾ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
5. ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਂਡ ਵੈਲਡੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਂਡ  
ਵੈਲਡੇਅਰ-200 ਅਦਰ ਪ੍ਰੋਗਰਾਮ ਗੰਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੰਇਬਰਸਮੈਟ ਆਫ  
ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੈਟ ਪੈਨਸ਼ਨਰਜ਼ ਸਾਲ 2015-16 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਸੁਖਦੇਵ ਸਿੰਘ

ਭਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।

ਮਿਤੀ :- 21/3/17

ਪਿੰਡ ਅੰਕਣ ਨੰ: ਉਕਤ 3564-67

- ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-
1. ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ।
  2. ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
  3. ਸੁਪਰਫੋਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ ਤੇ ਸਹਿਪੱਤਰ ਨਹੀਂ ਹਨ) ਭੇਜਕੇ ਲਿਖਿਆ ਜਾਂਦਾ  
ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
  4. ਸ਼੍ਰੀਮਤੀ ਸੁਰਿੰਦਰ ਸੂਦ, ਰਿਟਾ:ਸ.ਸ.ਮਿਸਟੈਸ, ਹਾਊਸ ਨੰ:165, ਸੈਕਟਰ-2, ਪੰਜਾਬ (ਹਰਿਆਣਾ 134/12)।

ਸੁਪਰਫੋਟ ਕਾਰਗੀਨੇਸ਼ਨ ਸੈਲ

ਦਫਤਰ ਡਾਇਰੈਕਟਰ ਸਿਖਿਆ ਵਿਭਾਗ (ਸੈ.ਸਿ), ਪੰਜਾਬ, ਐਸ.ਏ.ਐਸ. ਨਗਰ,

ਹੁਕਮ ਨੰ: (6977ਸਰਿ) 9/04-17ਦਾ(2) (ਕੋ:ਸੈ:2)  
ਮਿਤੀ, ਐਸ.ਏ.ਐਸ.ਨਗਰ : 16-3-17

ਪੰਜਾਬ ਵਿੱਤੀ ਨਿਯਮਾਵਲੀ ਦੇ ਜ਼ਿਲਦ-1 ਭਾਗ-1 ਦੇ ਨਿਯਮ 2.25 (ਬੀ) ਅਧੀਨ  
ਪ੍ਰਸੀਪਲ/ਮੁੱਖਅਧਿਆਪਕ, ਸਸਸਸ (ਮੁੰ) ਮਹਿਰਾਜ ਜ਼ਿਲ੍ਹਾ ਬਠਿੰਡਾ ਨੂੰ ਮੰਨ੍ਹਿਆਂ ਸ਼ਰਤਾਂ ਤੇ ਦਿੱਤੀ  
ਜਾਂਦੀ ਹੈ:-

ਲੜੀ ਨੰ:	ਕਰਮਚਾਰੀ ਦਾ ਨਾਂ, ਅਹੁੱਦਾ ਅਤੇ ਕੰਮ ਕਰਨ ਦੀ ਥਾਂ	ਬਿਲ ਨੰ: ਅਤੇ ਮਿਤੀ	ਕਲੇਮ ਦਾ ਸਮਾਂ	ਰਕਮ	ਕਲੇਮ ਦੀ ਕਿਸਮ
1.	ਸ੍ਰੀ ਮਹੇਸੁਲ ਨਗਰਿਣ ਮਾਲੀ ਸਸਸਸ (ਮੁੰ) ਮਹਿਰਾਜ ਜ਼ਿਲ੍ਹਾ ਬਠਿੰਡਾ ।	ਬਿਲ ਨੰ: 90 ਮਿਤੀ 08.02.16	04.07.08 ਤੋਂ 31.07.09	ਰੁਪਏ 3,126/- (ਰੁਪਏ ਤਿੰਨ ਹਜ਼ਾਰਇੱਕ ਸੌ ਛੱਥੀ ਸਿਰਫ)	ਡੀ.ਏ. ਏਗਰੀਅਰ

1. ਕਲੇਮ ਦੀ ਉਚਿਤਤਾ ਮੰਨਣ ਯੋਗ ਅਤੇ ਸਚਾਈ ਬਾਰੇ ਜ਼ਿਲ੍ਹਾ ਸਿਖਿਆ ਅਫਸਰ/ ਡੀ.ਡੀ.ਓ ਆਪਣੇ ਪੱਧਰ ਤੇ ਤਸਦੀਕ ਕਰਨਗੇ।
2. ਇਸ ਵਿੱਚੋਂ ਕਰਮਚਾਰੀ/ ਕਰਮਚਾਰਨ ਦੇ ਇੰਨਕਮ ਟੈਕਸ ਜੇਕਰ ਕੋਈ ਹੋਵੇ ਨੂੰ ਕਟਣਾ ਆਪਣੇ ਪੱਧਰ ਤੇ ਡੀ.ਡੀ.ਓ ਯਕੀਨੀ ਬਣਾਉਣਗੇ।
3. ਕਲੇਮ ਪਹਿਲਾਂ ਨਾ ਕੱਢਵਾਇਆ ਹੋਵੇ।

ਇਹ ਖਰਚਾ ਲੇਖਾ ਮੱਦ 2202-ਆਮ ਸਿਖਿਆ-02-ਸੈਕੰਡਰੀ ਸਿਖਿਆ-109 ਸਰਕਾਰੀ ਸਕੂਲ  
(ਨਾਨ ਪਲਾਨ) ਅਧੀਨ ਵਿੱਤੀ ਸਾਲ 2016-17 ਦੌਰਾਨ ਕੀਤਾ ਜਾਵੇਗਾ।

ਡਾ.ਜੀ.ਵਜ਼ਰਾਲਿਗਾਮ  
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,  
ਸਕੂਲ ਸਿਖਿਆ ਵਿਭਾਗ, ਪੰਜਾਬ, ਚੰਡੀਗੜ੍ਹ

ਪਿੱਠ ਅੰਕਣ ਨੰ: ਉਕਤ 3543-46

ਮਿਤੀ ਐਸ.ਏ.ਐਸ.ਨਗਰ :- 21/2/17

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

1. ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ।
2. ਜ਼ਿਲਾ ਸਿਖਿਆ ਅਫਸਰ (ਸੈ.ਸਿ.), ਬਠਿੰਡਾ ਨੂੰ ਉਨ੍ਹਾਂ ਦੇ ਪੱਤਰ ਨੰ: ਲੇ-7/2016/1580/1445 ਮਿਤੀ  
ਨਿਲ ਦੇ ਹਵਾਲੇ ਵਿਚ ।
3. ਜ਼ਿਲ੍ਹਾ ਖਜਾਨਾ ਅਫਸਰ, ਬਠਿੰਡਾ।
4. ਪ੍ਰਸੀਪਲ/ਮੁੱਖਅਧਿਆਪਕ ਸਸਸਸ (ਮੁੰ) ਮਹਿਰਾਜ ਜ਼ਿਲ੍ਹਾ ਬਠਿੰਡਾ ਨੂੰ ਦਸਤਾਵੇਜਾਂ ਸਮੇਤ ਅਸਲ ਬਿਲ  
ਭੇਜਕੇ ਲਿਖਿਆ ਜਾਂਦਾ ਹੈ ਕਿ ਇਸ ਦੀ ਅਦਾਇਗੀ ਸਬੰਧਤਾਂ ਨੂੰ ਕੀਤੀ ਜਾਵੇ।

ਗਜ਼

ਸੁਪਰਡੈਟ ਕੌਆਰਡੀਨੇਸ਼ਨ ਸੈਲ

੫੧  
੫੨

**ਦਫਤਰ ਭਾਇਰੋਕਟਰ ਸਿੱਖਿਆ ਵਿਡਾਗ (ਸੈ:ਸਿ), ਪੰਜਾਬ, ਐਸ.ਏ.ਐਸ.ਨਗਰ**

ਨੁਕਸਾਨ :: (8170 ਸਰਰ) 10/17-17 ਦਾ (1) (ਕੋ:ਸ-3)

ਮਿਤੀ, ਐਸ.ਏ.ਐਸ.ਨਗਰ :: 16-03-2017

ਪੰਜਾਬ ਸੇਵਾਵਾਂ ਮੈਡੀਕਲ ਅਈਡੈਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਭਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨਜ਼ੂਰੀ ਹੋਠਾਂ ਲਿਖੀਆਂ ਪੜਤਾ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ:-

ਨਾਮ, ਅਹੁਦਾ	ਰਕਮ	ਕੋਗੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾਂ
ਸ਼੍ਰੀ ਸਿਵ ਦਿਆਲ ਰਿਟ 'ਚੁਨੀਅਰ ਸਹਾਇਕ ਸਸਾਸ ਪੱਥਰੀ ਜਿਲਾ ਪਟਿਆਲਾ।	ਰੁ:-1,91,939/- (ਸਿਰਫ਼ ਇਕ ਲੱਖ ਇਕਾਨਵੇਂ ਹਜ਼ਾਰ ਨੌ ਸੌ ਉਨਤਾਲੀ ਰੁਪਏ)	ਸ਼੍ਰੀਮਤੀ ਰੁਕਮਨੀ ਦੇਵੀ	ਪਤਨੀ।	ਮਿਤੀ 10-07-15 ਤੋਂ ਮਿਤੀ 27-07-15 ਤੱਕ ਕੋਲਬਿਆ ਏਸੀਆ ਹਸਪਤਾਲ ਪਟਿਆਲਾ।

ਸਰਤਾਂ:-

1. ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ)/ਸਕੂਲ ਮੁਖੀ ਆਪਣੀ ਪੱਧਰ ਤੇ ਕਰਨਗੇ।
2. ਕਿ ਕਲੇਮ ਕਿਸੇ ਪ੍ਰਾਈਵੇਟ/ਸਰਕਾਰੀ ਬੀਮਾ ਕੰਪਨੀ ਪਾਸੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
3. ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਜ਼ੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤਾ ਜਾਵੇਗਾ।
4. ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾ ਹੋਣ ਦੀ ਸੂਰਤ ਵਿਚ ਭਾਇਰੋਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੌਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਸਿੱਖਿਆਵਾਂ ਦੀ ਵੇਖਾਂ ਦੇ ਅਨੁਸਾਰ ਹੋਵੇਗੀ।
5. ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਡੇਅਰ ਟੂ ਪੈਨਸ਼ਨਰਜ਼-60 ਅਦਰ ਸੋਸ਼ਲ ਸਕਿਊਰਟੀ ਐਡ ਵੈਲਡੇਅਰ-200 ਅਦਰ ਪ੍ਰੋਗਰਾਮ ਗੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੰਟ ਪੈਨਸ਼ਨਰਜ ਸਾਲ 2016-17 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਸੁਖਦੇਵ ਸਿੰਘ  
ਭਾਇਰੋਕਟਰ ਸਿੱਖਿਆ ਵਿਡਾਗ(ਸੈ:ਸਿ) ਪੰਜਾਬ।

ਪਿਠ ਅੰਕਣ ਨੰ: ਉਕਤ ੩੫੩੫ - ੩੮ ਮਿਤੀ, ਐਸ.ਏ.ਐਸ.ਨਗਰ :- ੨੧/੩)।੧

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

1. ਮਹਾਂਲੇਖਾਕਾਰ, ਪੰਜਾਬ, ਚੰਡੀਗੜ੍ਹ।
2. ਜਿਲ੍ਹਾ ਸਿੱਖਿਆ ਅਫਸਰ(ਸੈ:ਸਿ) ਪਟਿਆਲਾ ਨੂੰ ਉਨ੍ਹਾਂ ਦੇ ਪੱਤਰ ਨੰ: ਲੇ-5/2017/1061 ਮਿਤੀ 27.01.17 ਦੇ ਸਬੰਧ ਵਿੱਚ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਅਦਾਇਗੀ ਸਬੰਧਤ ਨੂੰ ਤੁਰੰਤ ਕੀਤੀ ਜਾਵੇ।
3. ਜਿਲਾ ਖਜਾਨਾ ਅਫਸਰ,ਪਟਿਆਲਾ।
4. ਪ੍ਰਸੀਪਲ/ਮੁੱਖ ਅਧਿਕਾਰੀ/ਪੰਜਾਬ ਸੱਸਤ ਪੱਥਰੀ ਜਿਲਾ ਪਟਿਆਲਾ ਨੂੰ ਭੇਜ ਕੇ ਲਿਖਿਆ ਜਾਂਦਾ ਹੈ/ਕਿ ਇਸ ਮੰਨਜ਼ੂਰੀ ਦੀ ਕਾਪੀ ਸਬੰਧਤ ਦੇ ਘਰ ਦੇ ਪਤੇ ਤੇ ਭੇਜਣਾ ਯਕੀਨੀ ਬਣਾਇਆ ਜਾਵੇ।

ਸੁਪਰਫੋਟ ਕੋਆਰਡੀਨੇਸ਼ਨ ਸੈਲ  
Aet

ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ), ਪੰਜਾਬ

ਹੁਕਮ :: (6095 ਸਰਰ) 12/23-16 ਸੇ3(5) (ਕੋ:ਸ-2)

ਮਿਤੀ, ਐਸ.ਏ.ਐਸ.ਨਗਰ :: 28-02-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੋਡੋਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇ-ਸਮੇ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਡਾਕਟਰੀ ਖਰਚੇ ਦੀ ਪੜ੍ਹੀ ਪੂਰਤੀ ਲਈ ਮੰਨਜ਼ੂਰੀ ਹੋਣਾਂ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

ਨਾਮ, ਅਹੁਦਾ	ਰਕਮ	ਰੋਗੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾਂ
ਸ਼੍ਰੀ ਬਲਦੇਵ ਰਾਜ, ਰਿਟਾ: ਡਿਪਟੀ ਡਾਇਰੈਕਟਰ, ਦਫਤਰ ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ, ਐਸ.ਏ.ਐਸ.ਨਗਰ ਬੈਕ ਖਾਤਾ ਨੰ:: 51024733180 ਆਈ.ਐਫ.ਐਸ.ਸੀ.ਕੋਡ-ਐਸ.ਬੀ.ਬੀ.ਜੇ 0010852 ਬੈਂਕ ਦਾ ਨਾਮ- ਸਟੇਟ ਬੈਂਕ ਬੀਕਾਨੇਰ ਐਡ ਸੈਪਰ, ਸੈਕਟਰ-11, ਪੰਜਾਬ ਪੀ.ਪੀ.ਏ.ਨੰ: 220655/ਪੰਜਾਬ	ਰੁ:- 10,000/- (ਕੋਵਲ ਦਸ ਹਜ਼ਾਰ ਰੁਪਏ)	ਸ਼੍ਰੀ ਬਲਦੇਵ ਰਾਜ	ਖੁਦ	ਮਿਤੀ 25.04.16 ਤੋਂ ਮਿਤੀ 26.04.16 ਤੱਕ ਲਾਈਫ ਕੋਅਰ ਹਸਪਤਾਲ, ਚੰਡੀਗੜ੍ਹ

ਸ਼ਰਤਾਂ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ/ ਡੀ.ਡੀ.ਓ ਆਪਣੇ ਪੱਧਰ ਤੇ ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪ੍ਰਾਇਵੇਟ ਬੀਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ 'ਤੇ ਅਨੁਬੱਧਤਾ ਹੈ ਕਿ ਇਸ ਮੰਨਜ਼ੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੋਵਾਂ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ਟ੍ਰੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿੱਖਿਆ ਅਫਸਰ/ ਡੀ.ਡੀ.ਓ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾਂ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਫੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਡ ਵੈਲਫੇਅਰ-200 ਅਦਰ ਪ੍ਰੋਗਰਾਮ ਰੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਰੀਇਬਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੈਂਟ ਪੈਨਸ਼ਨਰਜ਼ ਸਾਲ 2016-17 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਸੁਖਦੇਵ ਸਿੰਘ

ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।

ਪਿਠ ਅੰਕਣ ਨੰ: ਉਕਤ / ੩੫੩੧-੩੪

ਮਿਤੀ :- ੨੧/੩/੧੭

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਂਲੇਖਾਕਾਰ , ਪੰਜਾਬ, ਚੰਡੀਗੜ੍ਹ।
- ਸੁਪਰਡੈਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ, ਫੋਟੋਕਾਪੀ ਤੇ ਸਹਿਪੱਤਰ ਨੱਬੀ ਹਨ) ਭੇਜਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
- ਜ਼ਿਲ੍ਹਾ ਖਜਾਨਾ ਅਫਸਰ, ਚੰਡੀਗੜ੍ਹ।
- ਸ਼੍ਰੀ ਬਲਦੇਵ ਰਾਜ, ਕੋਠੀ ਨੰ:876, ਸੈਕਟਰ-11, ਪੰਜਾਬ।

ਨੱਬੀ:- ਮੈਡੀਕਲ ਬਿਲ (ਅਸਲ)

ਸੁਪਰਡੈਟ ਕੋਆਫ਼ੀਨੇਸ਼ਨ ਸੈਲ

ਹੁਕਮ :: (4570 ਸਰਰ) 12/134-15 ਸੇ3(5) (ਕੋ:ਸ-2)

ਮਿਤੀ, ਐਸ.ਏ.ਐਸ.ਨਗਰ :: 28-02-17

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇ-  
ਸਮੇ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਡਾਕਟਰੀ ਖਰਚੇ ਦੀ ਪੜ੍ਹੀ ਪੂਰਤੀ ਲਈ ਮੰਨਸੂਰੀ ਹੇਠਾਂ ਲਿਖੀਆਂ ਸ਼ਰਤਾਂ ਅਧੀਨ ਵਿੱਤੀ  
ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

ਨਾਮ, ਅਹੁਦਾ	ਰਕਮ	ਰੋਗੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾਂ
<p>ਸ਼੍ਰੀ ਹਰਜਿੰਦਰ ਵਿਰਕ, ਰਿਟਾ: ਸਹਾਇਕ ਡਾਇਰੈਕਟਰ, ਦਫਤਰ ਡਾਇਰੈਕਟਰ ਸਿੱਖਿਆ ਵਿਭਾਗ(ਸੈ:ਸਿ) ਪੰਜਾਬ, ਐਸ.ਏ.ਐਸ.ਨਗਰ ਬੈਕ ਖਾਤਾ ਨੰ:: 55024836868 ਆਈ.ਐਫ.ਐਸ.ਸੀ.ਕੋਡ-ਐਸ.ਟੀ.ਬੀ.ਪੀ. 0000597</p> <p>ਬੈਕ ਦਾ ਨਾਮ- ਸਟੇਟ ਬੈਕ ਆਫ ਪਟਿਆਲਾ, ਸੈਕਟਰ-8 ਸੀ ਚੰਡੀਗੜ੍ਹ ਪੀ.ਪੀ.ਓ ਨੰ: 96258/ਪੰਜਾਬ</p>	<p>ਰੁ:- 3,14,300/- (ਕੇਵਲ ਤਿੰਨ ਲੱਖ ਚੌਥਾਂ ਹਜ਼ਾਰ ਤਿੰਨ ਸੌ ਰੁਪਏ)</p>	<p>ਸ਼੍ਰੀ ਹਰਜਿੰਦਰ ਵਿਰਕ</p>	ਖੁਦ	<p>ਮਿਤੀ 02.11.15 ਤੋਂ ਮਿਤੀ 06.11.15 ਤੱਕ ਫੋਰਟਿਸ ਹਸਪਤਾਲ, ਮੋਹਾਲੀ</p>

ਸ਼ਰਤਾਂ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸ਼ਾਖਾ/ ਭੀ.ਡੀ.ਓ ਆਪਣੇ ਪੱਧਰ ਤੇ  
ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪ੍ਰਾਇਵੇਟ ਬੀਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਸੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੋਰਾਂ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਥ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਫਸਰ/ ਭੀ.ਡੀ.ਓ ਡਾਇਰੈਕਟਰੇਟ ਦੀ ਬਜਟ  
ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੈਡ ਉਪਲੱਥ ਕਰਵਾਉਣਾਂ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਫੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਡ  
ਵੈਲਫੇਅਰ-200 ਅਦਰ ਪੋਗਰਾਮ ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੀਇਥਰਸਮੈਟ ਆਫ  
ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮਿੰਟ ਪੈਨਸ਼ਨਰਜ ਸਾਲ 2016-17 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਸੁਖਦੇਵ ਸਿੰਘ

ਡਾਇਰੈਕਟਰ ਸਿੱਖਿਆ ਵਿਭਾਗ(ਸੈ:ਸਿ) ਪੰਜਾਬ।

ਮਿਤੀ :- 28/11/17

ਪਿਠ ਅੰਕੜਾ ਨੰ: ਉਕਤ / ਤੇ ੯੯੩ - ੯੬

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਂਲੋਖਾਕਾਰ, ਪੰਜਾਬ, ਚੰਡੀਗੜ੍ਹ।
- ਸੁਪਰਫੈਟ ਸੇਵਾਵਾਂ-2 ਸ਼ਾਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ, ਫੋਟੋਕਾਪੀ ਤੇ ਸਹਿਯੱਤਰ ਨਹੀਂ ਹਨ) ਭੇਜਕੇ  
ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
- ਜ਼ਿਲ੍ਹਾ ਖਜਾਨਾ ਅਫਸਰ, ਚੰਡੀਗੜ੍ਹ।
- ਸ਼੍ਰੀ ਹਰਜਿੰਦਰ ਵਿਰਕ, ਮਕਾਨ ਨੰ:27, ਸੈਕਟਰ-8 ਏ, ਚੰਡੀਗੜ੍ਹ।

ਨੱਬੀ:- ਮੈਡੀਕਲ ਬਿਲ (ਅਸਲ)

ਸੁਪਰਫੈਟ ਕੋਆਰਡੀਨੇਸ਼ਨ ਸੈਲ

**ਫਾਈਰੈਕਟਰ ਸਿੱਖਿਆ ਵਿਭਾਗ (ਸੈ.ਸਿ), ਪੰਜਾਬ, ਐਸ.ਏ.ਐਸ.ਨਗਰ**

ਹੁਕਮ :: (150 ਅ-5) 14/4-17 ਅ5(7) (ਕੋ.ਸ-3)

ਮਿਤੀ, ਐਸ.ਏ.ਐਸ.ਨਗਰ :: 16-03-2017

ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਡਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨ੍ਹਤੁਗੀ ਹੋਣਾ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ:-

ਨਾਮ, ਅਹੁਦਾ	ਰਕਮ	ਹੋਰੀ ਦਾ ਨਾਮ	ਕਰਮਚਾਰੀ ਨਾਲ ਰਿਸ਼ਤਾ	ਇਲਾਜ ਦਾ ਸਮਾਂ
ਸ਼੍ਰੀ ਕਿਸ਼ਨ ਸਿੰਘ, ਰਿਟਾ: ਪੰਜਾਬੀ ਟੀਚਰ, ਸਸ਼ਸਤ ਭਲਵਾਨ, ਜ਼ਿਲ੍ਹਾ ਸੰਗਰੂਰ	ਰੁ:-60,470/- (ਸਿਰਫ ਸੱਠ ਹਜ਼ਾਰ ਚਾਰ ਸੌ ਸੱਤਰ ਰੁਪਏ)	ਸ਼੍ਰੀ ਕਿਸ਼ਨ ਸਿੰਘ	ਖੁੱਦ	ਮਿਤੀ 14-05-14 ਤੋਂ ਮਿਤੀ 17-05-14 ਤੱਕ ਮੇਕਸ ਹਸਪਤਾਲ, ਮੋਹਾਲੀ

ਸ਼ਰਤਾਂ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)/ਸਕੂਲ ਮੁਖੀ ਆਪਣੀ ਪੱਧਰ ਤੇ ਕਰਨਗੇ।
- ਕਿ ਕਲੇਮ ਕਿਸੇ ਪ੍ਰਾਈਵੇਟ/ਸਰਕਾਰੀ ਬੀਮਾ ਕੰਪਨੀ ਪਾਸੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨ੍ਹਤੁਗੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੈਸਲ ਸਕਿਊਰਟੀ ਐਡ ਵੈਲਡੇਅਰ ਟੂ ਪੈਨਸ਼ਨਰਜ਼-60 ਅਦਰ ਸੈਸਲ ਸਕਿਊਰਟੀ ਐਡ ਵੈਲਡੇਅਰ-200 ਅਦਰ ਪ੍ਰਗਾਰਮ ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੈਟ ਪੈਨਸ਼ਨਰਜ ਸਾਲ 2016-17 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਸੁਖਦੇਵ ਸਿੰਘ  
ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।

ਪਿੰਠ ਅੰਕਣ ਨੰ: ਉਕਤ ੩੫/੯-੨੨ ਮਿਤੀ, ਐਸ.ਏ.ਐਸ.ਨਗਰ : ੧ | ੩ | ੧

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਗਜਿਸਟਰਡ 1. ਮਹਾਂਲੇਖਾਕਾਰ, ਪੰਜਾਬ, ਦੰਡੀਗੜ੍ਹ।
2. ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸੰਗਰੂਰ ਨੂੰ ਉਨ੍ਹਾਂ ਦੇ ਪੱਤਰ ਨੰ: ਲੇ-5/2017/210 ਮਿਤੀ 23.02.17 ਦੇ ਸਬੰਧ ਵਿੱਚ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਅਦਾਇਗੀ ਸਬੰਧਤ ਨੂੰ ਤੁਰੰਤ ਕੀਤੀ ਜਾਵੇ।
3. ਜ਼ਿਲ੍ਹਾ ਖਜਾਨਾ ਅਫਸਰ, ਸੰਗਰੂਰ।
4. ਪਿੰਸੀਪਲ/ਮੁੱਖ ਅਧਿਕਾਰੀ/ਪੱਧਰ, ਸਸ਼ਸਤ ਭਲਵਾਨ, ਜ਼ਿਲ੍ਹਾ ਸੰਗਰੂਰ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਮੰਨ੍ਹਤੁਗੀ ਦੀ ਕਾਪੀ ਸਬੰਧਤ ਦੇ ਘਰ ਦੇ ਪਤੇ ਤੇ ਭੇਜਣਾ ਯਕੀਨੀ ਬਣਾਇਆ ਜਾਵੇ।

ਨੱਥੀ : ਮੈਡੀਕਲ ਬਿਲ(ਅਸਲ)

ਸੁਪਰਫੋਟ ਕੋਆਰਡੀਨੇਸ਼ਨ ਸੈਲ  
*Net*